

3rd Joint Working Group Meeting between India and Japan on MoC on Specified Skilled Workers

August 03, 2022

ਨਿਰਧਾਰਤ ਹੁਨਰਮੰਦ ਕਾਮਿਆਂ 'ਤੇ MoC ਬਾਰੇ ਭਾਰਤ ਅਤੇ ਜਾਪਾਨ ਦੇ ਸਾਂਝਾ ਕਾਰਜ ਸਮੂਹ ਦੀ ਤੀਜੀ ਮੀਟਿੰਗ 3 ਅਗਸਤ, 2022

1. ਭਾਰਤ ਅਤੇ ਜਾਪਾਨ ਵਿਚਕਾਰ ਨਵੀਂ ਦਿੱਲੀ ਵਿੱਚ 2 ਅਗਸਤ, 2022 ਨੂੰ ਮਿਲੇ ਜੁਲੇ ਫਾਰਮੈਟ ਵਿੱਚ ਨਿਰਧਾਰਤ ਹੁਨਰਮੰਦ ਕਾਮਿਆਂ (SSW) ਬਾਰੇ ਸਾਂਝਾ ਕਾਰਜ ਸਮੂਹ (JWG) ਦੀ ਤੀਜੀ ਮੀਟਿੰਗ ਹੋਈ। ਭਾਰਤੀ ਵਫ਼ਦ ਦੀ ਅਗਵਾਈ ਵਿਦੇਸ਼ ਮੰਤਰਾਲੇ (MEA) ਦੇ ਸਾਂਝਾ ਸਕੱਤਰ (OIA-I) ਸ਼੍ਰੀ ਅਨੁਰਾਗ ਭੂਸ਼ਣ ਅਤੇ ਹੁਨਰ ਵਿਕਾਸ ਅਤੇ ਉੱਦਮਤਾ ਮੰਤਰਾਲੇ (MSDE) ਦੇ ਸਾਂਝਾ ਸਕੱਤਰ ਡਾ. ਕੇ.ਕੇ. ਦਿਵੇਦੀ ਨੇ ਕੀਤੇ, ਜਿਸ ਵਿਚ ਰਾਸ਼ਟਰੀ ਹੁਨਰ ਵਿਕਾਸ ਨਿਗਮ (NSDC) ਦੇ ਨੁਮਾਇੰਦੇ ਸ਼ਾਮਲ ਸਨ। ਜਾਪਾਨੀ ਵਫ਼ਦ ਦੀ ਅਗਵਾਈ ਸੈਰ-ਸਪਾਟਾ, ਇਮੀਗ੍ਰੇਸ਼ਨ ਸੇਵਾਵਾਂ ਏਜੰਸੀ ਦੇ ਸਹਾਇਕ ਉਪ ਮੰਤਰੀ ਸ਼੍ਰੀ ਨਾਕਾਗਾਵਾ ਸੁਤੋਮੂ ਨੇ ਕੀਤੀ ਜਿਸ ਵਿਚ ਵਿਦੇਸ਼ ਮੰਤਰਾਲੇ (MOFA), ਸਿਹਤ, ਕਿਰਤ ਅਤੇ ਭਲਾਈ ਮੰਤਰਾਲਾ (MHLW), ਖੇਤੀਬਾੜੀ, ਜੰਗਲਾਤ ਅਤੇ ਮੱਛੀ ਪਾਲਣ (MAFF) ਦੇ ਨੁਮਾਇੰਦਿਆਂ ਅਤੇ ਸਬੰਧਤ ਦੂਤਾਵਾਸਾਂ ਦੇ ਅਧਿਕਾਰੀਆਂ ਨੇ ਵੀ ਸ਼ਮੂਲੀਅਤ ਕੀਤੀ।
2. ਭਾਰਤ ਅਤੇ ਜਾਪਾਨ ਨੇ ਠੇਕੇ ਦੇ ਆਧਾਰ 'ਤੇ ਰੁਜ਼ਗਾਰ ਕਰਨ ਲਈ ਭਾਰਤ ਤੋਂ ਜਾਪਾਨ ਨੂੰ ਹੁਨਰਮੰਦ ਅਤੇ ਜਾਪਾਨੀ ਭਾਸ਼ਾ ਜਾਣਨ ਵਾਲੇ ਕਾਮਿਆਂ ਦੀ ਆਵਾਜ਼ਾਈ ਨੂੰ ਉਤਸ਼ਾਹਿਤ ਕਰਨ ਲਈ ਜਨਵਰੀ, 2021 ਵਿੱਚ ਨਿਰਧਾਰਤ ਹੁਨਰਮੰਦ ਕਾਮਿਆਂ (SSW) ਬਾਰੇ ਇੱਕ ਸਹਿਮਤੀ ਪੱਤਰ (MoC) 'ਤੇ ਹਸਤਾਖਰ ਕੀਤੇ ਸਨ।
3. JWG ਮੀਟਿੰਗ ਦੌਰਾਨ ਦੋਵਾਂ ਧਿਰਾਂ ਨੇ SSW ਦੇ ਤਹਿਤ ਭਾਰਤ ਅਤੇ ਜਾਪਾਨ ਵਿਚਕਾਰ ਮੌਜੂਦਾ ਸਹਿਯੋਗ ਦਾ ਜਾਇਜ਼ਾ ਲਿਆ ਅਤੇ ਇਸ ਗੱਲ 'ਤੇ ਸਹਿਮਤੀ ਪ੍ਰਗਟਾਈ ਕਿ ਭਾਰਤ ਤੋਂ ਜਾਪਾਨ ਨੂੰ SSW ਕਾਮਿਆਂ ਦੀ ਗਿਣਤੀ ਵਧਾਏ ਜਾਣ ਦੀ ਕਾਫ਼ੀ ਸੰਭਾਵਨਾ ਹੈ। ਇਸ ਸੰਦਰਭ ਵਿੱਚ ਉਹਨਾਂ ਨੇ ਮੌਜੂਦਾ ਪ੍ਰਣਾਲੀ ਵਿੱਚ ਆ ਰਹੀਆਂ ਚੁਣੌਤੀਆਂ ਦੀ ਪਛਾਣ ਕਰਕੇ ਅੱਗੇ ਦੇ ਰਾਹ ਬਾਰੇ ਵਿਚਾਰ ਵਟਾਂਦਰਾ ਕਰਕੇ SSW ਪ੍ਰੋਗਰਾਮ ਨੂੰ ਵਧੇਰੇ ਚਣਗੇ ਤਰੀਕੇ ਲਾਗੂ ਕਰਨ ਦੇ ਤਰੀਕਿਆਂ 'ਤੇ ਚਰਚਾ ਕੀਤੀ। ਮੀਟਿੰਗ ਦੌਰਾਨ ਵਿਚਾਰੇ ਗਏ ਮੁੱਖ ਮੁੱਦਿਆਂ ਵਿੱਚ ਡਿਜ਼ੀਟਲ ਤਕਨਾਲੋਜੀ ਅਤੇ ਪਲੇਟਫਾਰਮਾਂ ਦੀ ਵਰਤੋਂ ਸਮੇਤ ਮੰਗ-ਸਪਲਾਈ ਦਾ ਮੇਲ, ਭਾਰਤ ਵਿੱਚ ਪ੍ਰੀਖਿਆ ਕੇਂਦਰਾਂ ਦੀ ਗਿਣਤੀ ਵਧਾਉਣਾ, ਲਾਗੂ ਕਰਨ ਦੇ ਖੇਤਰਾਂ ਦਾ ਵਿਸਤਾਰ, ਭਾਰਤ ਵਿੱਚ SSW ਪ੍ਰੋਗਰਾਮ ਬਾਰੇ ਜਾਗਰੂਕਤਾ ਵਧਾਉਣਾ, ਭਾਰਤ ਵਿੱਚ ਜਾਪਾਨੀ ਭਾਸ਼ਾ ਦਾ ਪ੍ਰਚਾਰ, ਅਤੇ ਪ੍ਰੋਗਰਾਮ ਦੀ ਨਿਗਰਾਨੀ ਲਈ ਫਰੇਮਵਰਕ ਦੀ ਸਥਾਪਨਾ ਸ਼ਾਮਲ ਸਨ। ਜਾਪਾਨੀ ਪੱਖ ਨੇ ਐਲਾਨ ਕੀਤਾ ਕਿ ਨਰਸਿੰਗ/ਕੇਅਰ-ਗਿਵਿੰਗ ਅਧੀਨ ਮੌਜੂਦਾ ਸਹਿਯੋਗ ਤੋਂ ਛੁੱਟ ਭਾਰਤ ਵਿੱਚ ਖੇਤੀਬਾੜੀ ਸੈਕਟਰ ਨੂੰ ਕਵਰ ਕਰਨ ਲਈ SSW ਦਾ ਵਿਸਤਾਰ ਕੀਤਾ ਜਾਵੇਗਾ। ਭਾਰਤੀ ਪੱਖ ਨੇ ਇਸ ਐਲਾਨ ਦਾ ਸੁਆਗਤ ਕੀਤਾ ਅਤੇ SSW ਨੂੰ ਹੋਰ ਖੇਤਰਾਂ ਤੱਕ ਵਿਸਥਾਰਤ ਕਰਨ ਦੀ ਗੱਲ ਕੀਤੀ।
4. ਦੋਵੇਂ ਧਿਰਾਂ ਨੇ ਨੇੜ ਭਵਿੱਖ ਵਿੱਚ ਆਪਸੀ ਸਹੂਲਤ ਦੇ ਸਮੇਂ ਮੁਤਾਬਿਕ ਅਗਲੀ JWG ਮੀਟਿੰਗ ਕਰਾਉਣ ਉੱਤੇ ਸਹਿਮਤੀ ਦਿੱਤੀ।

ਨਵੀਂ ਦਿੱਲੀ

3 ਅਗਸਤ, 2022

DISCLAIMER: This is an approximate translation. The original is available in English on MEA's website and may be referred to as the official press release.